



ਵਲੰਟੀਅਰ ਆਪਾਤਕਾਲ ਕਾਮੇ

ਜੇਕਰ ਮੈਂ ਇੱਕ ਵਲੰਟੀਅਰ ਆਪਾਤਕਾਲ ਕਾਮਾ ਹਾਂ, ਜੇਕਰ ਮੈਨੂੰ ਡਿਊਟੀ ਦੇ ਦੌਰਾਨ ਸੱਟ ਲੱਗ ਜਾਂਦੀ ਹੈ ਤਾਂ ਕੀ ਮੈਂ ਕਾਮਿਆਂ ਦੇ ਮੁਆਵਜ਼ੇ ਫਾਇਦਿਆਂ ਅਤੇ ਸੇਵਾਵਾਂ ਦੇ ਯੋਗ ਹਾਂ?

ਹਾਂ। ਕਰਮਚਾਰੀ ਮੁਆਵਜ਼ਾ ਬੋਰਡ ਮੈਨੀਟੋਬਾ (WCB) ਵਲੰਟੀਅਰ ਆਪਾਤਕਾਲ ਕਾਮਿਆਂ ਲਈ ਕਵਰੇਜ ਮੁਹੱਈਆ ਕਰਦਾ ਹੈ। ਜੇਕਰ ਤੁਸੀਂ ਇੱਕ ਵਲੰਟੀਅਰ ਫਾਇਰ ਫਾਈਟਰ ਜਾਂ ਐਂਬੂਲੈਂਸ ਅਟੈਂਡੈਂਟ ਹੋ, ਜਾਂ ਫਿਰ ਆਪਾਤਕਾਲ ਮਾਪ ਐਕਟ (*The Emergency Measures Act*) ਦੇ ਤਹਿਤ ਤੁਹਾਨੂੰ ਆਪਾਤਕਾਲ ਦੇ ਸਮੇਂ ਵਿੱਚ ਹੋਰ ਕੋਈ ਮਦਦ ਕਰਨੀ ਹੋਵੇਗੀ, ਤਾਂ ਤੁਹਾਨੂੰ ਇੱਕ ਕਰਮੀ ਸਮਝਿਆ ਜਾਂਦਾ ਹੈ ਅਤੇ ਉਹ ਪ੍ਰੋਵਿੰਸਲ ਸਰਕਾਰ ਜਾਂ ਸਥਾਨਕ ਅਥਾਰਟੀ ਜਿਸ ਲਈ ਤੁਸੀਂ ਵਲੰਟੀਅਰ ਹੋ, ਉਸ ਨੂੰ ਤੁਹਾਡਾ ਰੁਜ਼ਗਾਰਦਾਤਾ ਮੰਨਿਆ ਜਾਂਦਾ ਹੈ।

ਤੁਸੀਂ ਬੀਮਾ-ਸੁਰੱਖਿਆ ਵਿੱਚ ਹੋ ਜੇਕਰ ਤੁਹਾਨੂੰ ਸੱਟ ਲੱਗਦੀ ਹੈ:

- ਡਿਊਟੀ ਦੇ ਦੌਰਾਨ
- ਆਪਾਤਕਾਲ ਡਿਊਟੀ ਤੇ ਆਉਣ ਜਾਂ ਜਾਣ ਦੇ ਰਾਹ ਤੇ
- ਦਫ਼ਤਰੀ ਮੀਟਿੰਗਾਂ ਜਾਂ ਟ੍ਰੇਨਿੰਗ ਅਭਿਆਸਾਂ ਵਿੱਚ ਹਿੱਸਾ ਲੈਂਦੇ ਹੋਏ

ਉਹ ਵਿਅਕਤੀ ਜਿਹੜੇ ਫਾਇਰ ਪ੍ਰੀਵੈਨਸ਼ਨ ਐਕਟ (*Fire Prevention Act*) ਅਧੀਨ ਅੱਗ ਨਾਲ ਮੁਕਾਬਲਾ ਕਰਦੇ ਹਨ ਉਹ ਵੀ WCB ਬੀਮਾ-ਸੁਰੱਖਿਆ ਵਾਲੇ ਕਾਮੇ ਸਮਝੇ ਜਾਂਦੇ ਹਨ। ਇਸ ਮਾਮਲੇ ਵਿੱਚ, ਸੂਬਾਈ ਸਰਕਾਰ ਨਿਯੋਜਕ ਹੁੰਦੀ ਹੈ।

ਮੈਂ ਕਿਹੜੇ ਫਾਇਦਿਆਂ ਦੇ ਯੋਗ ਹਾਂ?

ਤੁਸੀਂ WCB ਫਾਇਦਿਆਂ ਅਤੇ ਸੇਵਾਵਾਂ ਦੇ ਯੋਗ ਹੋ ਜੇਕਰ ਤੁਹਾਡੀ ਸੱਟ ਜਾਂ ਬਿਮਾਰੀ ਕੰਮ ਨਾਲ ਸਬੰਧਤ ਹੋਵੇ।

ਇਹਨਾਂ ਵਿੱਚ ਸ਼ਾਮਲ ਹਨ:

- ਮਨਜ਼ੂਰਸ਼ੁਦਾ ਮੈਡੀਕਲ ਲਾਗਤਾਂ ਦਾ ਭੁਗਤਾਨ
- ਮੈਡੀਕਲ ਇਲਾਜ ਲਈ ਸਫ਼ਰ ਆਦਿ ਦੇ ਖਰਚ



- ਮਜ਼ਦੂਰੀ ਦੇ ਨੁਕਸਾਨ ਦੇ ਫਾਇਦੇ
- ਸਥਾਈ ਅੰਸ਼ਕ ਅਯੋਗਤਾ ਅਵਾਰਡ
- ਵੇਕੇਸ਼ਨਲ ਰੀਹੈਬਿਲਿਟੇਸ਼ਨ
- ਆਕਸਮਿਕ ਮੌਤ ਦੇ ਮਾਮਲੇ ਵਿੱਚ ਆਸ਼ਰਤਾਂ ਲਈ ਫਾਇਦੇ

ਮੇਰੇ ਕਲੇਮ ਦਾ ਫਾਰਮ ਕਿਸਨੂੰ ਭਰਨਾ ਚਾਹੀਦਾ ਹੈ?

ਉਹ ਪ੍ਰੋਵਿੰਸ਼ਲ ਸਰਕਾਰ ਜਾਂ ਸਥਾਨਕ ਅਥਾਰਟੀ ਜਿਸ ਲਈ ਤੁਸੀਂ ਵਲੰਟੀਅਰ ਕਰ ਰਹੇ ਹੋ, ਉਸ ਨੂੰ ਤੁਹਾਡਾ ਰੁਜ਼ਗਾਰਦਾਤਾ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਸੱਟ ਦੀ ਰਿਪੋਰਟ ਪੂਰੀ ਕਰਨ ਦੀ ਜ਼ਰੂਰਤ ਹੋਵੇਗੀ। ਤੁਹਾਨੂੰ ਸੱਟ ਦੀ ਇੱਕ ਵੱਖਰੀ ਰਿਪੋਰਟ ਪੂਰੀ ਕਰਨੀ ਚਾਹੀਦੀ ਹੈ, ਜਿਸ ਨੂੰ ਡਾਕ ਰਾਹੀਂ, ਆਨਲਾਈਨ ਜਾਂ ਕਲੇਮਸ ਸਰਵਿਸ ਕੇਂਦਰ 204-954-4321 ਤੇ ਜਾਂ 1-855-954-4321 ਤੇ ਟੈਲ ਫ੍ਰੀ ਕਾਲ ਕਰਕੇ ਜਮ੍ਹਾਂ ਕੀਤਾ ਜਾ ਸਕਦਾ ਹੈ।

ਕੀ WCB ਕੋਲ ਮੈਨੂੰ ਆਪਣੀ ਨਿਯਮਤ ਰੁਜ਼ਗਾਰ ਆਮਦਨ ਰਿਪੋਰਟ ਕਰਨ ਦੀ ਲੋੜ ਹੈ?

ਜੇ ਤੁਸੀਂ ਆਪਣੇ ਨਿਯਮਤ ਰੁਜ਼ਗਾਰ ਤੋਂ ਟਾਈਮ ਖੁੰਝਾ ਰਹੇ ਹੋ ਤਾਂ ਤੁਹਾਨੂੰ ਆਪਣੀ WCB ਸੱਟ ਰਿਪੋਰਟ ਤੇ ਆਪਣੀਆਂ ਜੋ ਵੀ ਆਮਦਨਾਂ ਹੋਣ ਦਰਸਾਉਣੀਆਂ ਚਾਹੀਦੀਆਂ ਹਨ। ਤੁਹਾਨੂੰ ਆਪਣੇ ਨਿਯਮਤ ਨਿਯੋਜਕ, ਕਿਸੇ ਵੀ ਪਾਰਟ-ਟਾਈਮ ਜਾਂ ਸਵੈ-ਰੁਜ਼ਗਾਰ ਆਮਦਨ ਬਾਰੇ ਜਿਹੜੀ ਤੁਸੀਂ ਆਮਤੌਰ ਤੇ ਕਮਾਉਂਦੇ ਹੋ, ਆਦਿ ਬਾਰੇ ਸਾਨੂੰ ਸੂਚਿਤ ਕਰਨਾ ਚਾਹੀਦਾ ਹੈ।

ਜੇਕਰ ਤੁਹਾਡੀ ਸੱਟ ਦੇ ਕਾਰਨ ਤੁਹਾਡੀ ਨਿਯਮਤ ਨੌਕਰੀ ਤੇ ਤੁਹਾਡੇ ਸਮੇਂ ਦਾ ਨੁਕਸਾਨ ਹੋ ਰਿਹਾ ਹੋਵੇ, ਤਾਂ ਤੁਹਾਡੀ ਆਗਿਆ ਨਾਲ, WCB ਨੂੰ ਆਮਦਨ ਦੀ ਜਾਣਕਾਰੀ ਮੁਹੱਈਆ ਕਰਨ ਲਈ ਤੁਹਾਡੇ ਨਿਯਮਤ ਨਿਯੋਜਕ ਨਾਲ ਸੰਪਰਕ ਕੀਤਾ ਜਾਵੇਗਾ।

ਮੇਰੇ ਮਜ਼ਦੂਰੀ ਹਾਨੀ ਫਾਇਦਿਆਂ ਦੀ ਗਿਣਤੀ ਕਿਵੇਂ ਕੀਤੀ ਜਾਵੇਗੀ ਜੇਕਰ ਮੈਨੂੰ ਮੇਰੀਆਂ ਡਿਊਟੀਆਂ ਤੋਂ ਪੈਸਾ ਨਹੀਂ ਮਿਲਦਾ?



ਹਾਲਾਂਕਿ ਤੁਹਾਨੂੰ ਅਜਿਹਾ ਭੁਗਤਾਨ ਨਹੀਂ ਕੀਤਾ ਜਾਵੇਗਾ ਜਿਸ ਵਿੱਚ ਤੁਸੀਂ ਆਪਾਤਕਾਲ ਕਾਮੇ ਹੋਵੋ, ਪਰ ਫੇਰ ਵੀ ਤੁਹਾਨੂੰ ਦ ਵਰਕਰਜ਼ ਕੰਪੈਨਸੇਸ਼ਨ ਐਕਟ (*The Workers Compensation Act*) ਰਾਹੀਂ ਸੁਰੱਖਿਆ ਮਿਲਦੀ ਹੈ। ਜੇਕਰ ਤੁਹਾਨੂੰ ਡਿਊਟੀ ਦੇ ਦੌਰਾਨ ਸੱਟ ਲੱਗਦੀ ਹੈ ਅਤੇ ਨਿਯਮਤ ਨੌਕਰੀ ਤੋਂ ਸਮੇਂ ਦੀ ਹਾਨੀ ਹੁੰਦੀ ਹੈ, ਤੁਹਾਨੂੰ ਮਜ਼ਦੂਰੀ ਹਾਨੀ ਫਾਇਦੇ ਮਿਲਣਗੇ ਜੇ ਇਸ ਆਧਾਰ ਤੇ ਵਧ ਹੋਣਗੇ:

- ਤੁਹਾਡੀਆਂ ਨਿਯਮਤ ਆਮਦਨਾਂ, ਜਾਂ
- ਮੈਨੀਟੇਬਾ ਦੀ ਉਦਯੋਗਿਕ ਔਸਤ ਮਜ਼ਦੂਰੀ (IAW) ਦਾ ਅੱਧ

2020 ਲਈ IAW ਪ੍ਰਤੀ ਹਫਤਾ \$945.78 ਹੈ (\$49,180.56 ਪ੍ਰਤੀ ਸਾਲ ਦੇ ਅਧਾਰ ਤੇ); ਅੱਧਾ IAW ਪ੍ਰਤੀ ਹਫਤਾ \$472.89 ਹੈ (\$24,590.56 ਪ੍ਰਤੀ ਸਾਲ ਦੇ ਅਧਾਰ ਤੇ)

ਭਾਵੇਂ ਤੁਹਾਡੇ ਸੱਟ ਲੱਗਣ ਸਮੇਂ ਤੁਹਾਡੀ ਨਿਯਮਤ ਰੁਜ਼ਗਾਰ ਆਮਦਨ ਨਾ ਹੋਵੇ, ਜੇਕਰ ਮਜ਼ਦੂਰੀ ਹਾਨੀ ਫਾਇਦੇ ਅਧਿਆਕਾਰਤ ਹੋਣ, ਤੁਹਾਨੂੰ ਸੱਟ ਵਾਲੇ ਸਾਲ ਵਿੱਚ ਪ੍ਰਭਾਵ ਅਧੀਨ IAW ਦੇ ਅੱਧ ਦੇ ਆਧਾਰ ਤੇ ਫਾਇਦੇ ਮਿਲਣਗੇ

ਜੇਕਰ ਤੁਹਾਨੂੰ ਲੰਮੇ ਸਮੇਂ ਲਈ ਆਮਦਨਾਂ ਵਿੱਚ ਹਾਨੀ ਹੁੰਦੀ ਹੈ ਜਾਂ ਤੁਹਾਨੂੰ ਘਾਤਕ ਸੱਟਾਂ ਲੱਗੀਆਂ ਹੋਣ ਜਦੋਂ ਤੁਸੀਂ ਇੱਕ ਵਲੰਟੀਅਰ ਆਪਾਤਕਾਲ ਕਾਮੇ ਦੇ ਤੌਰ ਤੇ ਡਿਊਟੀ ਨਿਭਾ ਰਹੇ ਹੋਵੋ, ਤੁਹਾਨੂੰ ਜਾਂ ਤੁਹਾਡੇ ਜੀਵਨ ਸਾਥੀ ਨੂੰ ਜਿਹੜੇ ਭੱਤਾ ਹਾਨੀ ਫਾਇਦੇ ਮਿਲਣਗੇ ਉਹ ਜਾਂ ਤਾਂ ਤੁਹਾਡੀ ਕੁੱਲ ਆਮਦਨ ਦੇ 90% ਜਾਂ IAW ਦਾ 90% ਦੇਵਾਂ ਵਿੱਚੋਂ ਜਿਹੜਾ ਵੀ ਜ਼ਿਆਦਾ ਹੋਵੇ ਉਸ ਆਧਾਰ ਤੇ ਹੋਣਗੇ।

WCB ਸਿਰਫ਼ ਭੱਤਾ ਹਾਨੀ ਫਾਇਦੇ ਪ੍ਰਦਾਨ ਕਰਦਾ ਹੈ ਜਦੋਂ ਕਿਸੇ ਸੱਟ ਦੇ ਕਾਰਨ ਆਮਦਨਾਂ ਵਿੱਚ ਹਾਨੀ ਵਾਪਰਦੀ ਹੈ। ਜਦੋਂ ਕੋਈ ਹਾਨੀ ਨਹੀਂ ਹੁੰਦੀ, WCB ਮਜ਼ਦੂਰੀ ਹਾਨੀ ਫਾਇਦਿਆਂ ਦਾ ਭੁਗਤਾਨ ਨਹੀਂ ਕਰਦਾ।

ਕੀ ਮੈਨੂੰ ਆਪਣੇ ਨਿਯਮਤ ਨਿਯੋਜਕ ਤੋਂ ਬਿਮਾਰੀ ਫਾਇਦੇ ਲੈ ਲੈਣੇ ਚਾਹੀਦੇ ਹਨ?

WCB ਤੁਹਾਨੂੰ ਉਸ ਸਮੇਂ ਲਈ ਭੁਗਤਾਨ ਕਰੇਗੀ ਜਦੋਂ ਤੁਹਾਨੂੰ ਆਪਣੇ ਨਿਯਮਤ ਨਿਯੋਜਕ ਤੋਂ ਹਾਨੀ ਹੁੰਦੀ ਹੈ। ਤੁਹਾਨੂੰ ਇੱਕ ਮੁਆਵਜ਼ੇਯੋਗ ਸੱਟ ਲਈ ਆਪਣੀ ਬਿਮਾਰੀ ਛੁੱਟੀ ਦੀ ਵਰਤੋਂ ਨਹੀਂ ਕਰਨੀ ਹੁੰਦੀ।



ਕੀ ਮੈਂ ਆਪਣੇ ਨਿਯਮਤ ਨਿਯੋਜਕ ਤੋਂ ਬਿਮਾਰੀ ਛੁੱਟੀ ਲੈਣ ਅਤੇ ਕਾਮਿਆਂ ਦੇ ਮੁਆਵਜ਼ੇ ਦੇ ਫਾਇਦੇ ਲੈ ਸਕਦਾ ਹਾਂ ਜੇਕਰ ਮੈਨੂੰ ਸੱਟ ਲੱਗ ਜਾਵੇ ਜਦੋਂ ਮੈਂ ਵਲੰਟੀਅਰ ਆਪਾਤਕਾਲ ਕਾਮੇ ਦੇ ਤੌਰ ਤੇ ਡਿਊਟੀ ਤੇ ਹੋਵਾਂ?

ਹਾਂ, ਮੁਆਵਜ਼ੇਯੋਗ ਸੱਟ ਲਈ WCB ਪਹਿਲਾ ਭੁਗਤਾਨ ਕਰਨ ਵਾਲਾ ਹੈ ਇਸ ਲਈ ਅਸੀਂ ਤੁਹਾਡੇ ਨਿਯੋਜਕ ਤੋਂ ਹੋਣ ਵਾਲੇ ਤੁਹਾਡੀ ਮਜ਼ਦੂਰੀ ਹਾਨੀ ਸ਼ਾਮਲ ਕਰਾਂਗੇ ਭਾਵੇਂ ਤੁਸੀਂ ਬਿਮਾਰੀ ਦੀ ਛੁੱਟੀ ਦਾ ਫਾਇਦੇ ਪ੍ਰਾਪਤ ਕਰ ਰਹੇ ਹੋਵੋ।

ਨਮੂਨਾ ਹਿਸਾਬ-ਕਿਤਾਬ:

ਕੁਝ ਉਦਾਹਰਨਾਂ ਲਈ ਕਿਰਪਾ ਕਰਕੇ ਤੱਥ ਸ਼ੀਟ ਵੇਖੋ ਜਿਸਨੂੰ ਵਲੰਟੀਅਰ ਆਪਾਤਕਾਲ ਕਾਮਿਆਂ ਲਈ ਨਮੂਨਾ ਫਾਇਦੇ ਹਿਸਾਬ-ਕਿਤਾਬ ਕਿਹਾ ਜਾਂਦਾ ਹੈ।

ਇਹ ਪ੍ਰਕਾਸ਼ਨ ਆਮ ਜਾਣਕਾਰੀ ਲਈ ਹੈ। ਇਸ ਦਾ ਉਦੇਸ਼ ਕਾਨੂੰਨੀ ਸਲਾਹ ਦੇਣਾ ਨਹੀਂ ਹੈ ਅਤੇ ਉਸਦੇ ਲਈ ਇਸ ਉੱਪਰ ਭਰੋਸਾ ਕਰਨਾ ਉਚਿਤ ਨਹੀਂ ਹੈ। ਜ਼ਿਆਦਾ ਨਿਸ਼ਚਿਤ ਜਾਣਕਾਰੀ ਲਈ ਵਰਕਰ ਮੁਆਵਜ਼ਾ ਕਾਨੂੰਨ ਅਤੇ ਨਿਯਮ (The Workers Compensation Act and Regulations) ਅਤੇ WCB ਦੀਆਂ ਨੀਤੀਆਂ ਦੇਖੋ_ ਇਹ ਦਸਤਾਵੇਜ਼ WCB ਦੀ ਵੈਬਸਾਈਟ wcb.mb.ca ਵਿਖੇ ਉਪਲਬਧ ਹਨ।